

## ਕਮਰਸ਼ਿਅਲ ਗੱਡੀਆਂ ਦੀ ਇੰਡਸਟਰੀ ਨਾਲ ਸਲਾਹ-ਮਸ਼ਵਰਾ

ਅਸੀਂ 1 ਅਕਤੂਬਰ 2018 ਤੋਂ ਲਾਗੂ ਹੋਣ ਜਾ ਰਹੇ ਚੇਨਾਂ ਪਾਉਣ ਅਤੇ ਜੁਰਮਾਨਿਆਂ ਦੇ ਤਜਵੀਜ਼ਸ਼ੁਦਾ ਨਿਯਮਾਂ ਬਾਰੇ ਕਮਰਸ਼ਿਅਲ ਗੱਡੀਆਂ ਦੀ ਇੰਡਸਟਰੀ ਤੋਂ ਰਾਇ ਮੰਗ ਰਹੇ ਹਾਂ।

### ਇਹ ਸਲਾਹ-ਮਸ਼ਵਰਾ ਕਿਸ ਬਾਰੇ ਹੈ?

ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਬੀ. ਸੀ. ਦਾ ਹਾਈਵੇਅ ਪ੍ਰਬੰਧ ਸਾਰਿਆਂ ਲਈ ਸੁਰੱਖਿਅਤ ਅਤੇ ਭਰੋਸੇਯੋਗ ਹੋਵੇ।

ਪਿਛਲੇ ਕੁਝ ਸਾਲਾਂ ਦੌਰਾਨ, ਸਖਤ ਮੌਸਮ ਦੀਆਂ ਹਾਲਤਾਂ ਕਾਰਨ ਸਾਡੇ ਇਨਟੀਰੀਅਰ ਦੇ ਕਈ ਹਾਈਵੇਅਾਂ ਨੂੰ ਬੰਦ ਕਰਨਾ ਪਿਆ ਸੀ, ਖਾਸ ਕਰਕੇ ਕਮਰਸ਼ਿਅਲ ਗੱਡੀਆਂ ਲਈ।

ਮਨਿਸਟਰੀ ਨੇ ਆਮ ਲੋਕਾਂ ਅਤੇ ਇੰਡਸਟਰੀ ਤੋਂ ਸੁਣਿਆ ਹੈ ਕਿ ਇਹ ਯਕੀਨੀ ਬਣਾਉਣ ਲਈ ਕਿ ਸਰਦੀਆਂ ਵਿੱਚ ਸੜਕਾਂ 'ਤੇ ਸਫਰ ਕਰਨ ਵਾਲੇ ਸਾਰੇ ਲੋਕ ਇਸ ਵਿਸ਼ਵਾਸ ਨਾਲ ਸਫਰ ਕਰ ਸਕਣ ਕਿ ਉਹ ਸੁਰੱਖਿਅਤ ਅਤੇ ਸਮੇਂ ਸਿਰ ਪਹੁੰਚਣਗੇ, ਹੋਰ ਕਈ ਕੁਝ ਕਰਨ ਦੀ ਲੋੜ ਹੈ।



### ਸਰਦੀਆਂ ਦੀ ਤਿਆਰੀ ਵਿੱਚ ਵਾਧੇ

ਅਪ੍ਰੈਲ ਵਿੱਚ ਮਨਿਸਟਰੀ ਨੇ ਸਰਦੀਆਂ ਦੀ ਮੇਨਟੀਨੈਂਸ (ਦੇਖਭਾਲ) ਅਤੇ ਤਿਆਰੀ ਲਈ ਕਈ ਸੁਧਾਰਾਂ ਦਾ ਐਲਾਨ ਕੀਤਾ ਸੀ, ਜਿਹੜੇ ਇਨ੍ਹਾਂ ਆਉਣ ਵਾਲੀਆਂ ਸਰਦੀਆਂ ਵਿੱਚ ਲਾਗੂ ਕੀਤੇ ਜਾਣਗੇ। ਇਨ੍ਹਾਂ ਸੁਧਾਰਾਂ ਵਿੱਚੋਂ ਕੁਝ ਇਹ ਹਨ:

- ਰੁੱਤ ਵਿੱਚ ਲੇਟ ਬਰਫ ਪੈਣ ਦਾ ਧਿਆਨ ਰੱਖਦੇ ਹੋਏ, ਜ਼ਿਆਦਾ ਬਰਫ ਪੈਣ ਵਾਲੇ ਇਲਾਕਿਆਂ ਵਿੱਚ ਪਹਾੜੀ ਦੱਰਿਆਂ (ਮਾਊਂਟੇਨ ਪਾਸਜ਼) ਅਤੇ ਪੇਂਡੂ ਰੂਟਾਂ ਸਮੇਤ ਚੋਣਵੇਂ ਹਾਈਵੇਆਂ ਉੱਤੇ ਸਰਦੀਆਂ ਦੇ ਟਾਇਰਾਂ ਅਤੇ ਚੇਨਾਂ ਦੇ ਨਿਯਮਾਂ ਦੀ ਮਿਆਦ ਨੂੰ 1 ਅਕਤੂਬਰ ਤੋਂ 30 ਅਪ੍ਰੈਲ (ਮਾਰਚ 31 ਦੀ ਥਾਂ) ਤੱਕ ਵਧਾਉਣਾ (1 ਅਕਤੂਬਰ 2018 ਤੋਂ ਲਾਗੂ)
- ਚੇਨਾਂ ਤੋਂ ਬਗ਼ੈਰ ਚਲਦੀਆਂ ਜਾਂ ਲੋੜ ਸਮੇਂ ਚੇਨਾਂ ਨਾ ਪਾਉਣ ਵਾਲੀਆਂ ਕਮਰਸ਼ਿਅਲ ਗੱਡੀਆਂ ਲਈ ਵੱਡੇ ਜੁਰਮਾਨਿਆਂ ਸਮੇਤ ਕਮਰਸ਼ਿਅਲ ਗੱਡੀਆਂ ਲਈ ਚੇਨਾਂ ਦੀ ਵਰਤੋਂ ਦੀਆਂ ਸ਼ਰਤਾਂ ਵਿੱਚ ਵਾਧਾ
- ਸੜਕਾਂ ਅਤੇ ਪੁਲਾਂ ਦੀ ਮੇਨਟੀਨੈਂਸ (ਦੇਖਭਾਲ) ਦੇ ਨਵੇਂ ਇਕਰਾਰਨਾਮਿਆਂ ਵਿੱਚ ਸਰਦੀਆਂ ਦੀ ਮੇਨਟੀਨੈਂਸ ਲਈ ਵੱਧ ਸ਼ਰਤਾਂ
- ਸੜਕਾਂ ਦੀ ਮੇਨਟੀਨੈਂਸ ਕਰਨ ਵਾਲੇ ਠੇਕੇਦਾਰਾਂ ਦੀ ਨਿਗਰਾਨੀ ਅਤੇ ਪੜਤਾਲ ਵਿੱਚ ਵਾਧਾ
- ਮੌਸਮ ਬਾਰੇ ਦੱਸਣ ਵਾਲੇ ਹੋਰ ਸਟੇਸ਼ਨਾਂ (ਵੈਦਰ ਸਟੇਸ਼ਨਾਂ) ਅਤੇ ਸੜਕ ਉੱਪਰ ਸੁਨੇਹਾ ਦੇਣ ਵਾਲੇ ਓਵਰਹੈੱਡ ਸਾਈਨਾਂ ਵਿੱਚ ਹੋਰ ਪੈਸੇ ਲਾਉਣਾ
- ਸਾਰੇ ਡਰਾਈਵਰਾਂ ਵਿੱਚ ਸਰਦੀਆਂ ਵਿੱਚ ਗੱਡੀ ਚਲਾਉਣ ਦੇ ਸੁਰੱਖਿਅਤ ਵਤੀਰੇ ਅਤੇ ਚੇਤਨਾ ਨੂੰ ਉਤਸ਼ਾਹ ਦੇਣ ਲਈ ਸਰਦੀਆਂ ਵਿੱਚ ਡਰਾਈਵਿੰਗ ਬਾਰੇ ਖਾਸ ਮੁਹਿੰਮ ਰਾਹੀਂ ਵਿੰਟਰ ਡਰਾਈਵਿੰਗ ਸੇਫਟੀ ਅਲਾਇੰਸ ਲਈ ਹੋਰ ਸਹਾਇਤਾ

## ਮੇਰਾ ਯੋਗਦਾਨ ਕਿਸ ਤਰ੍ਹਾਂ ਫਰਕ ਪਾਵੇਗਾ?

ਚੇਨਾਂ ਪਾਉਣ ਦੀਆਂ ਸ਼ਰਤਾਂ ਵਿੱਚ ਤਬਦੀਲੀ ਕਮਰਸ਼ਿਅਲ ਗੱਡੀਆਂ ਚਲਾਉਣ ਵਾਲਿਆਂ 'ਤੇ ਸਿੱਧਾ ਅਸਰ ਪਾਵੇਗੀ, ਅਤੇ ਇੰਡਸਟਰੀ ਵਲੋਂ ਮਿਲੇ ਫੀਡਬੈਕ ਦੇ ਆਧਾਰ 'ਤੇ ਮਨਿਸਟਰੀ ਇਸ ਆਉਣ ਵਾਲੇ ਸਿਆਲ ਵਿੱਚ ਲਾਗੂ ਕਰਨ ਲਈ ਅੰਤਿਮ ਨਿਯਮਾਂ ਅਤੇ ਜੁਰਮਾਨਿਆਂ ਦੀ ਸਿਫਾਰਿਸ਼ ਕਰੇਗੀ।

## ਸਲਾਹ ਮਸ਼ਵਰੇ ਬਾਰੇ ਵਿਸਥਾਰ

ਤਰੀਕ: 1 ਜੂਨ - 22 ਜੂਨ, 2018

ਆਨਲਾਈਨ ਸਰਵੇ ਭਰੋ: <https://feedback.engage.gov.bc.ca/556352?lang=pa>